

 Print Page

Sri Guru Granth Sahib

Displaying 1240 of

ਆਖਣਿ ਅਉਖਾ ਨਾਨਕਾ ਆਖਿ ਨ ਜਾਪੈ ਆਖਿ ॥੨॥

Aakhan Aoukhaa Naanakaa Aakh N Jaapai Aakh ||2||

It is so difficult to chant it, O Nanak; it cannot be chanted with the mouth. ||2||

ਸਾਰੰਗ ਵਾਰ (ਮਃ ੪) (੬) ਸ. (੧) ੨:੫ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੦ ਪੰ. ੧

Raag Sarang Guru Nanak Dev

ਪਉੜੀ ॥

Pourree ||

Pauree:

ਸਾਰੰਗ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੪੦

ਨਾਇ ਸੁਣਿਐ ਮਨੁ ਰਹਸੀਐ ਨਾਮੇ ਸਾਂਤਿ ਆਈ ॥

Naae Suniai Man Rehaseeai Naamae Saanth Aaee ||

Hearing the Name, the mind is delighted. The Name brings peace and tranquility.

ਸਾਰੰਗ ਵਾਰ (ਮਃ ੪) ੬:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੦ ਪੰ. ੧

Raag Sarang Guru Nanak Dev

ਨਾਇ ਸੁਣਿਐ ਮਨੁ ਤ੍ਰਿਪਤੀਐ ਸਭ ਦੁਖ ਗਵਾਈ ॥

Naae Suniai Man Thripathheeai Sabh Dhukh Gavaaee ||

Hearing the Name, the mind is satisfied, and all pains are taken away.

ਸਾਰੰਗ ਵਾਰ (ਮਃ ੪) ੬:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੦ ਪੰ. ੨

Raag Sarang Guru Nanak Dev

ਨਾਇ ਸੁਣਿਐ ਨਾਉ ਉਪਜੈ ਨਾਮੇ ਵਡਿਆਈ ॥

Naae Suniai Nao Oopajai Naamae Vaddiaaee ||

Hearing the Name, one becomes famous; the Name brings glorious greatness.

ਸਾਰੰਗ ਵਾਰ (ਮਃ ੪) ੬:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੦ ਪੰ. ੨

Raag Sarang Guru Nanak Dev

ਨਾਮੇ ਹੀ ਸਭ ਜਾਤਿ ਪਤਿ ਨਾਮੇ ਗਤਿ ਪਾਈ ॥

Naamae Hee Sabh Jaath Path Naamae Gath Paaee ||

The Name brings all honor and status; through the Name, salvation is obtained.

ਸਾਰੰਗ ਵਾਰ (ਮਃ ੪) ਏ:੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੦ ਪੰ. ੩

Raag Sarang Guru Nanak Dev

ਗੁਰਮੁਖਿ ਨਾਮੁ ਧਿਆਈਐ ਨਾਨਕ ਲਿਵ ਲਾਈ ॥੬॥

Guramukh Naam Dhhiaaeai Naanak Liv Laaee ||6||

The Gurmukh meditates on the Name; Nanak is lovingly attuned to the Name. ||6||

ਸਾਰੰਗ ਵਾਰ (ਮਃ ੪) ਏ:੫ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੦ ਪੰ. ੩

Raag Sarang Guru Nanak Dev

ਸਲੋਕ ਮਹਲਾ ੧ ॥

Salok Mehalaa 1 ||

Shalok, First Mehl:

ਸਾਰੰਗ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੪੦

ਜੂਠਿ ਨ ਰਾਗੀ ਜੂਠਿ ਨ ਵੇਦੀ ॥

Jooth N Raaganaee Jooth N Vaedhanaee ||

Impurity does not come from music; impurity does not come from the Vedas.

ਸਾਰੰਗ ਵਾਰ (ਮਃ ੪) (੭) ਸ. (੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੦ ਪੰ. ੪

Raag Sarang Guru Nanak Dev

ਜੂਠਿ ਨ ਚੰਦ ਸੂਰਜ ਕੀ ਭੇਦੀ ॥

Jooth N Chandh Sooraj Kee Bhaedhee ||

Impurity does not come from the phases of the sun and the moon.

ਸਾਰੰਗ ਵਾਰ (ਮਃ ੪) (੭) ਸ. (੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੦ ਪੰ. ੪

Raag Sarang Guru Nanak Dev

ਜੂਠਿ ਨ ਅੰਨੀ ਜੂਠਿ ਨ ਨਾਈ ॥

Jooth N Annee Jooth N Naaee ||

Impurity does not come from food; impurity does not come from ritual cleansing baths.

ਸਾਰੰਗ ਵਾਰ (ਮਃ ੪) (੭) ਸ. (੧) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੦ ਪੰ. ੪

Raag Sarang Guru Nanak Dev

ਜੂਠਿ ਨ ਮੀਹੁ ਵਰਿਐ ਸਭ ਥਾਈ ॥

Jooth N Meehu Varihaai Sabh Thhaaee ||

Impurity does not come from the rain, which falls everywhere.

ਸਾਰੰਗ ਵਾਰ (ਮਃ ੪) (੭) ਸ. (੧) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੦ ਪੰ. ੫

Raag Sarang Guru Nanak Dev

ਜੂਠਿ ਨ ਧਰਤੀ ਜੂਠਿ ਨ ਪਾਣੀ ॥

Jooth N Dhharathee Jooth N Paanee ||

Impurity does not come from the earth; impurity does not come from the water.

ਸਾਰੰਗ ਵਾਰ (ਮਃ ੪) (੭) ਸ. (੧) ੧:੫ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੦ ਪੰ. ੫

Raag Sarang Guru Nanak Dev

ਜੂਠਿ ਨ ਪਉਣੈ ਮਾਹਿ ਸਮਾਣੀ ॥

Jooth N Pounai Maahi Samaanee ||

Impurity does not come from the air which is diffused everywhere.

ਸਾਰੰਗ ਵਾਰ (ਮਃ ੪) (੭) ਸ. (੧) ੧:੬ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੦ ਪੰ. ੫

Raag Sarang Guru Nanak Dev

ਨਾਨਕ ਨਿਗੁਰਿਆ ਗੁਣੁ ਨਾਹੀ ਕੋਇ ॥

Naanak Niguraa Gun Naahee Koe ||

O Nanak, the one who has no Guru, has no redeeming virtues at all.

ਸਾਰੰਗ ਵਾਰ (ਮਃ ੪) (੭) ਸ. (੧) ੧:੭ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੦ ਪੰ. ੬

Raag Sarang Guru Nanak Dev

ਮੁਹਿ ਫੇਰਿਐ ਮੁਹੁ ਜੂਠਾ ਹੋਇ ॥੧॥

Muhi Faeriai Muhu Joothaa Hoe ||1||

Impurity comes from turning one's face away from God. ||1||

ਸਾਰੰਗ ਵਾਰ (ਮਃ ੪) (੭) ਸ. (੧) ੧:੮ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੦ ਪੰ. ੬

Raag Sarang Guru Nanak Dev

ਮਹਲਾ ੧ ॥

Mehalaa 1 ||

First Mehl:

ਸਾਰੰਗ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੪੦

ਨਾਨਕ ਚੁਲੀਆ ਸੁਚੀਆ ਜੇ ਭਰਿ ਜਾਣੈ ਕੋਇ ॥

Naanak Chuleeaa Sucheeaa Jae Bhar Jaanai Koe ||

O Nanak, the mouth is truly cleansed by ritual cleansing, if you really know how to do it.

ਸਾਰੰਗ ਵਾਰ (ਮਃ ੪) (੭) ਸ. (੧) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੦ ਪੰ. ੬

Raag Sarang Guru Nanak Dev

ਸੁਰਤੇ ਚੁਲੀ ਗਿਆਨ ਕੀ ਜੋਗੀ ਕਾ ਜਤੁ ਹੋਇ ॥

Surathae Chulee Giaan Kee Jogee Kaa Jath Hoe ||

For the intuitively aware, cleansing is spiritual wisdom. For the Yogi, it is self-control.

ਸਾਰੰਗ ਵਾਰ (ਮਃ ੪) (੭) ਸ. (੧) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੦ ਪੰ. ੭

Raag Sarang Guru Nanak Dev

ਬ੍ਰਹਮਣ ਚੁਲੀ ਸੰਤੋਖ ਕੀ ਗਿਰਹੀ ਕਾ ਸਤੁ ਦਾਨੁ ॥

Brehaman Chulee Santhokh Kee Girehee Kaa Sath Dhaan ||

For the Brahmin, cleansing is contentment; for the householder, it is truth and charity.

ਸਾਰੰਗ ਵਾਰ (ਮਃ ੪) (੭) ਸ. (੧) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੦ ਪੰ. ੭

Raag Sarang Guru Nanak Dev

ਰਾਜੇ ਚੁਲੀ ਨਿਆਵ ਕੀ ਪੜਿਆ ਸਚੁ ਧਿਆਨੁ ॥

Raajae Chulee Niaav Kee Parriaa Sach Dhhiaan ||

For the king, cleansing is justice; for the scholar, it is true meditation.

ਸਾਰੰਗ ਵਾਰ (ਮਃ ੪) (੭) ਸ. (੧) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੦ ਪੰ. ੮

Raag Sarang Guru Nanak Dev

ਪਾਣੀ ਚਿਤੁ ਨ ਧੋਪਈ ਮੁਖਿ ਪੀਤੈ ਤਿਖ ਜਾਇ ॥

Paanee Chith N Dhhopee Mukh Peethai Thikh Jaae ||

The consciousness is not washed with water; you drink it to quench your thirst.

ਸਾਰੰਗ ਵਾਰ (ਮਃ ੪) (੭) ਸ. (੧) ੨:੫ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੦ ਪੰ. ੮

Raag Sarang Guru Nanak Dev

ਪਾਣੀ ਪਿਤਾ ਜਗਤ ਕਾ ਫਿਰਿ ਪਾਣੀ ਸਭੁ ਖਾਇ ॥੨॥

Paanee Pithaa Jagath Kaa Fir Paanee Sabh Khaae ||2||

Water is the father of the world; in the end, water destroys it all. ||2||

ਸਾਰੰਗ ਵਾਰ (ਮਃ ੪) (੭) ਸ. (੧) ੨:੬ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੦ ਪੰ. ੯

Raag Sarang Guru Nanak Dev

ਪਉੜੀ ॥

Pourree ||

Pauree:

ਸਾਰੰਗ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੪੦

ਨਾਇ ਸੁਣਿਐ ਸਭ ਸਿਧਿ ਹੈ ਰਿਧਿ ਪਿਛੈ ਆਵੈ ॥

Naae Suniai Sabh Sidhh Hai Ridhh Pishhai Aavai ||

Hearing the Name, all supernatural spiritual powers are obtained, and wealth follows along.

ਸਾਰੰਗ ਵਾਰ (ਮਃ ੪) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੦ ਪੰ. ੯

Raag Sarang Guru Nanak Dev

ਨਾਇ ਸੁਣਿਐ ਨਉ ਨਿਧਿ ਮਿਲੈ ਮਨ ਚਿੰਦਿਆ ਪਾਵੈ ॥

Naae Suniai No Nidhh Milai Man Chindhiaa Paavai ||

Hearing the Name, the nine treasures are received, and the mind's desires are obtained.

ਸਾਰੰਗ ਵਾਰ (ਮਃ ੪) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੦ ਪੰ. ੧੦

Raag Sarang Guru Nanak Dev

ਨਾਇ ਸੁਣਿਐ ਸੰਤੋਖੁ ਹੋਇ ਕਵਲਾ ਚਰਨ ਧਿਆਵੈ ॥

Naae Suniai Santhokh Hoe Kavalaa Charan Dhhiaavai ||

Hearing the Name, contentment comes, and Maya meditates at one's feet.

ਸਾਰੰਗ ਵਾਰ (ਮਃ ੪) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੦ ਪੰ. ੧੦

Raag Sarang Guru Nanak Dev

ਨਾਇ ਸੁਣਿਐ ਸਹਜੁ ਊਪਜੈ ਸਹਜੇ ਸੁਖ ਪਾਵੈ ॥

Naae Suniai Sehaj Oopajai Sehajae Sukh Paavai ||

Hearing the Name, intuitive peace and poise wells up.

ਸਾਰੰਗ ਵਾਰ (ਮਃ ੪) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੦ ਪੰ. ੧੧

Raag Sarang Guru Nanak Dev

ਗੁਰਮਤੀ ਨਾਉ ਪਾਈਐ ਨਾਨਕ ਗੁਣ ਗਾਵੈ ॥੭॥

Guramathee Nao Paaveai Naanak Gun Gaavai ||7||

Through the Guru's Teachings, the Name is obtained; O Nanak, sing His Glorious Praises. ||7||

ਸਾਰੰਗ ਵਾਰ (ਮਃ ੪) ੭:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੦ ਪੰ. ੧੧

Raag Sarang Guru Nanak Dev

ਸਲੋਕ ਮਹਲਾ ੧ ॥

Salok Mehalaa 1 ||

Shalok, First Mehl:

ਸਾਰੰਗ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੪੦

ਦੁਖ ਵਿਚਿ ਜੰਮਣੁ ਦੁਖਿ ਮਰਣੁ ਦੁਖਿ ਵਰਤਣੁ ਸੰਸਾਰਿ ॥

Dhukh Vich Janman Dhukh Maran Dhukh Varathan Sansaar ||

In pain, we are born; in pain, we die. In pain, we deal with the world.

ਸਾਰੰਗ ਵਾਰ (ਮਃ ੪) (੮) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੪੦ ਪੰ. ੧੨

Raag Sarang Guru Nanak Dev

ਦੁਖੁ ਦੁਖੁ ਅਗੈ ਆਖੀਐ ਪੜ੍ਹਿ ਪੜ੍ਹਿ ਕਰਹਿ ਪੁਕਾਰ ॥

Dhukh Dhukh Agai Aakheeai Parrih Parrih Karehi Pukaar ||

Hereafter, there is said to be pain, only pain; the more the mortals read, the more they cry out.

ਸਾਰੰਗ ਵਾਰ (ਮਃ ੪) (੮) ਸ. (੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੦ ਪੰ. ੧੨

Raag Sarang Guru Nanak Dev

ਦੁਖ ਕੀਆ ਪੰਡਾ ਖੁਲੀਆ ਸੁਖੁ ਨ ਨਿਕਲਿਓ ਕੋਇ ॥

Dhukh Keeaa Panddaa Khulheeaa Sukh N Nikaliou Koe ||

The packages of pain are untied, but peace does not emerge.

ਸਾਰੰਗ ਵਾਰ (ਮਃ ੪) (੮) ਸ. (੧) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੦ ਪੰ. ੧੩

Raag Sarang Guru Nanak Dev

ਦੁਖ ਵਿਚਿ ਜੀਉ ਜਲਾਇਆ ਦੁਖੀਆ ਚਲਿਆ ਰੋਇ ॥

Dhukh Vich Jeeo Jalaaeiaa Dhukheeaa Chaliaa Roe ||

In pain, the soul burns; in pain, it departs weeping and wailing.

ਸਾਰੰਗ ਵਾਰ (ਮਃ ੪) (੮) ਸ. (੧) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੦ ਪੰ. ੧੩

Raag Sarang Guru Nanak Dev

ਨਾਨਕ ਸਿਫਤੀ ਰਤਿਆ ਮਨੁ ਤਨੁ ਹਰਿਆ ਹੋਇ ॥

Naanak Sifathee Rathiaa Man Than Hariaa Hoe ||

O Nanak, imbued with the Lord's Praise, the mind and body blossom forth, rejuvenated.

ਸਾਰੰਗ ਵਾਰ (ਮਃ ੪) (੮) ਸ. (੧) ੧:੫ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੦ ਪੰ. ੧੪

Raag Sarang Guru Nanak Dev

ਦੁਖ ਕੀਆ ਅਗੀ ਮਾਰੀਅਹਿ ਭੀ ਦੁਖੁ ਦਾਰੂ ਹੋਇ ॥੧॥

Dhukh Keeaa Agee Maareeahi Bhee Dhukh Dhaaroo Hoe ||1||

In the fire of pain, the mortals die; but pain is also the cure. ||1||

ਸਾਰੰਗ ਵਾਰ (ਮਃ ੪) (੮) ਸ. (੧) ੧:੬ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੦ ਪੰ. ੧੪

Raag Sarang Guru Nanak Dev

ਮਹਲਾ ੧ ॥

Mehalaa 1 ||

First Mehl:

ਸਾਰੰਗ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੪੦

ਨਾਨਕ ਦੁਨੀਆ ਭਸੁ ਰੰਗੁ ਭਸੁ ਹੂ ਭਸੁ ਖੇਹ ॥

Naanak Dhuneaaa Bhas Rang Bhasoo Hoo Bhas Khaeh ||

O Nanak, worldly pleasures are nothing more than dust. They are the dust of the dust of ashes.

ਸਾਰੰਗ ਵਾਰ (ਮਃ ੪) (੮) ਸ. (੧) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੦ ਪੰ. ੧੫

Raag Sarang Guru Nanak Dev

ਭਸੋ ਭਸੁ ਕਮਾਵਣੀ ਭੀ ਭਸੁ ਭਰੀਐ ਦੇਹ ॥

Bhaso Bhas Kamaavane Bhee Bhas Bhareeai Dhaeh ||

The mortal earns only the dust of the dust; his body is covered with dust.

ਸਾਰੰਗ ਵਾਰ (ਮਃ ੪) (੮) ਸ. (੧) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੦ ਪੰ. ੧੫

Raag Sarang Guru Nanak Dev

ਜਾ ਜੀਉ ਵਿਚਹੁ ਕਢੀਐ ਭਸੁ ਭਰਿਆ ਜਾਇ ॥

Jaa Jeeo Vichahu Kadteeai Bhasoo Bhariaa Jaae ||

When the soul is taken out of the body, it too is covered with dust.

ਸਾਰੰਗ ਵਾਰ (ਮਃ ੪) (੮) ਸ. (੧) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੦ ਪੰ. ੧੬

Raag Sarang Guru Nanak Dev

ਅਗੈ ਲੇਖੈ ਮੰਗਿਐ ਹੋਰ ਦਸੁਣੀ ਪਾਇ ॥੨॥

Agai Laekhai Mangiai Hor Dhasoonee Paae ||2||

And when one's account is called for in the world hereafter, he receives only ten times more dust. ||2||

ਸਾਰੰਗ ਵਾਰ (ਮਃ ੪) (੮) ਸ. (੧) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੦ ਪੰ. ੧੬

Raag Sarang Guru Nanak Dev

ਪਉੜੀ ॥

Pourree ||

Pauree:

ਸਾਰੰਗ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੪੦

ਨਾਇ ਸੁਣਿਐ ਸੁਚਿ ਸੰਜਮੋ ਜਮੁ ਨੇੜਿ ਨ ਆਵੈ ॥

Naae Suniai Such Sanjamo Jam Naerr N Aavai ||

Hearing the Name, one is blessed with purity and self-control, and the Messenger of Death will not draw near.

ਸਾਰੰਗ ਵਾਰ (ਮਃ ੪) ੮:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੦ ਪੰ. ੧੭

Raag Sarang Guru Nanak Dev

ਨਾਇ ਸੁਣਿਐ ਘਟਿ ਚਾਨਣਾ ਆਨ੍ਹੇਰੁ ਗਵਾਵੈ ॥

Naae Suniai Ghatt Chaananaa Aanhaer Gavaavai ||

Hearing the Name, the heart is illumined, and darkness is dispelled.

ਸਾਰੰਗ ਵਾਰ (ਮਃ ੪) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੦ ਪੰ. ੧੭

Raag Sarang Guru Nanak Dev

ਨਾਇ ਸੁਣਿਐ ਆਪੁ ਬੁਝੀਐ ਲਾਹਾ ਨਾਉ ਪਾਵੈ ॥

Naae Suniai Aap Bujheeai Laahaa Nao Paavai ||

Hearing the Name, one comes to understand his own self, and the profit of the Name is obtained.

ਸਾਰੰਗ ਵਾਰ (ਮਃ ੪) ੮:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੦ ਪੰ. ੧੮

Raag Sarang Guru Nanak Dev

ਨਾਇ ਸੁਣਿਐ ਪਾਪ ਕਟੀਅਹਿ ਨਿਰਮਲ ਸਚੁ ਪਾਵੈ ॥

Naae Suniai Paap Katteeahi Niramal Sach Paavai ||

Hearing the Name, sins are eradicated, and one meets the Immaculate True Lord.

ਸਾਰੰਗ ਵਾਰ (ਮਃ ੪) ੮:੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੦ ਪੰ. ੧੯

Raag Sarang Guru Nanak Dev

ਨਾਨਕ ਨਾਇ ਸੁਣਿਐ ਮੁਖ ਉਜਲੇ ਨਾਉ ਗੁਰਮੁਖਿ ਧਿਆਵੈ ॥੮॥

Naanak Naae Suniai Mukh Oujalae Nao Guramukh Dhhiaavai ||8||

O Nanak, hearing the Name, one's face becomes radiant. As Gurmukh, meditate on the Name. ||8||

ਸਾਰੰਗ ਵਾਰ (ਮਃ ੪) ੮:੫ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੦ ਪੰ. ੧੯

Raag Sarang Guru Nanak Dev

ਸਲੋਕ ਮਹਲਾ ੧ ॥

Salok Mehalaa 1 ||

Shalok, First Mehl:

ਸਾਰੰਗ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੪੦

ਘਰਿ ਨਾਰਾਇਣੁ ਸਭਾ ਨਾਲਿ ॥

Ghar Naaraaein Sabhaa Naal ||

In your home, is the Lord God, along with all your other gods.

ਸਾਰੰਗ ਵਾਰ (ਮਃ ੪) (੯) ਸ. (੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੪੦ ਪੰ. ੧੯

Raag Sarang Guru Nanak Dev